

ਵਿੱਤੀ ਸਹਾਇਤਾ ਸਕੀਮ, ਜਾਂ FAS, ਸਬੰਧਿਤ ਖਰਚਿਆਂ ਵਾਸਤੇ ਵਿੱਤੀ ਸਹਾਇਤਾ ਰਾਹੀਂ ਹਿੰਸਾ ਤੋਂ ਸਿਹਤਯਾਬ ਹੋਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

ਕਦਮ 1: FAS ਮੇਰੀ ਮਦਦ ਕਿਵੇਂ ਕਰ ਸਕਦੀ ਹੈ?

- ਇਹ ਭਾਈਚਾਰੇ ਵੱਲੋਂ ਵਿੱਤੀ ਗਈ ਸਵੀਕਾਰਤਾ ਹੈ ਕਿ ਹਿੰਸਾ ਦੇ ਨਤੀਜੇ ਵਜੋਂ ਤੁਹਾਨੂੰ ਨੁਕਸਾਨ ਹੋਇਆ ਹੈ।
- FAS ਤੁਹਾਡੇ ਸਾਰੇ ਖਰਚਿਆਂ ਦੀ ਭਰਪਾਈ ਨਹੀਂ ਕਰ ਸਕਦੀ, ਪਰ ਤੁਹਾਡੀ ਸਹਾਇਤਾ ਕਰਨ ਦਾ ਟੀਚਾ ਰੱਖੇਗੀ।
- ਅਰਜ਼ੀ ਦੇਣਾ ਮੁਫਤ ਅਤੇ ਗੁਪਤ ਹੈ।
- ਅਪਰਾਧੀ ਨੂੰ ਤੁਹਾਡੀ ਅਰਜ਼ੀ ਜਾਂ ਇਸ ਦੀ ਸਮੱਗਰੀ ਬਾਰੇ ਸੂਚਿਤ ਨਹੀਂ ਕੀਤਾ ਜਾਵੇਗਾ।
- ਤੁਹਾਨੂੰ ਅਦਾਲਤ ਜਾਣ ਜਾਂ ਸੁਣਵਾਈਆਂ ਵਿੱਚ ਹਾਜ਼ਰ ਹੋਣ ਦੀ ਕੋਈ ਲੋੜ ਨਹੀਂ ਹੈ।


ਕਦਮ 2: ਕੌਣ ਅਰਜ਼ੀ ਦੇ ਸਕਦਾ ਹੈ?

- ਉਹ ਲੋਕ ਜਿਨ੍ਹਾਂ ਨੂੰ ਹਿੰਸਾ ਦੇ ਨਤੀਜੇ ਵਜੋਂ ਸੱਟ ਲੱਗੀ ਹੈ ਉਹ ਅਰਜ਼ੀ ਦੇ ਸਕਦੇ ਹਨ। ਹਿੰਸਾ ਵਿੱਚ ਸਰੀਰਕ ਹਮਲਾ, ਜਿਨਸੀ ਹਮਲਾ ਜਾਂ ਪਰਿਵਾਰਕ ਹਿੰਸਾ ਸ਼ਾਮਲ ਹੋ ਸਕਦੀ ਹੈ। ਸੱਟ ਵਿੱਚ ਮਾਨਸਿਕ ਨੁਕਸਾਨ ਅਤੇ ਮੌਜੂਦਾ ਸੱਟ ਨੂੰ ਬਦਤਰ ਬਣਾਉਣਾ ਸ਼ਾਮਲ ਹੋ ਸਕਦਾ ਹੈ।
- ਬੱਚੇ ਅਤੇ ਪਰਿਵਾਰ ਦੇ ਹੋਰ ਜੀਅ ਵੀ ਅਰਜ਼ੀ ਦੇ ਸਕਦੇ ਹਨ।
- ਤੁਸੀਂ ਅਰਜ਼ੀ ਦੇ ਸਕਦੇ ਹੋ ਜੇ ਤੁਸੀਂ ਹਿੰਸਾ ਬਾਰੇ ਪੁਲਿਸ ਰਿਪੋਰਟ ਕੀਤੀ ਹੈ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਵਿੱਚ ਸਹਿਯੋਗ ਕੀਤਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਪਰਾਧੀ ਉਪਰ ਦੋਸ਼ ਲਗਾਇਆ ਗਿਆ ਹੋਵੇ।
- ਜੇ ਕੋਈ ਪੁਲਿਸ ਰਿਪੋਰਟ ਨਹੀਂ ਕੀਤੀ ਗਈ ਸੀ, ਤਾਂ ਵਿਧਾਨਕ ਐਲਾਨਨਾਮੇ ਵਿੱਚ ਹਾਲਾਤਾਂ ਦਾ ਵੇਰਵਾ ਹੋਣਾ ਚਾਹੀਦਾ ਹੈ।

ਤੁਹਾਡੇ ਦੁਆਰਾ ਅਰਜ਼ੀ ਦੇਣ ਦੀ ਸਮਾਂ-ਸੀਮਾ ਪੀੜਤ ਦੀ ਉਮਰ ਅਤੇ ਹਿੰਸਾ ਦੀ ਕਿਸਮ 'ਤੇ ਨਿਰਭਰ ਕਰਦੀ ਹੈ:

ਪੀੜਤ ਦੀ ਉਮਰ	ਹਿੰਸਾ ਦੀ ਕਿਸਮ	ਅਰਜ਼ੀ ਦੇਣ ਲਈ ਸਮਾਂ-ਸੀਮਾ
ਬਾਲਗ਼ (18 ਸਾਲ ਤੋਂ ਵੱਧ ਉਮਰ)	ਜਿਨਸੀ ਜਾਂ ਪਰਿਵਾਰਕ ਹਿੰਸਾ	10 ਸਾਲ
ਬਾਲਗ਼ (18 ਸਾਲ ਤੋਂ ਵੱਧ ਉਮਰ)	ਹੋਰ ਸਾਰੀਆਂ ਹਿੰਸਾਵਾਂ	3 ਸਾਲ
ਬੱਚੇ (18 ਸਾਲ ਤੋਂ ਘੱਟ ਉਮਰ)	ਬਾਲ ਸ਼ੋਸ਼ਣ ਜਾਂ ਪਰਿਵਾਰਕ ਹਿੰਸਾ	ਕੋਈ ਸਮਾਂ ਸੀਮਾ ਨਹੀਂ
ਬੱਚੇ (18 ਸਾਲ ਤੋਂ ਘੱਟ ਉਮਰ)	ਹੋਰ ਸਾਰੀਆਂ ਹਿੰਸਾਵਾਂ	21 ਸਾਲ ਦੀ ਉਮਰ ਹੋਣ ਤੋਂ ਪਹਿਲਾਂ

ਕਦਮ 3: ਅਰਜ਼ੀ ਤਿਆਰ ਕਰਨਾ



ਇਸ ਪ੍ਰਕਾਸ਼ਨ ਵਿਚਲੀ ਸਮੱਗਰੀ ਸਿਰਫ਼ ਇਕ ਆਮ ਗਾਈਡ ਹੈ। ਇਹ ਕਾਨੂੰਨੀ ਸਲਾਹ ਨਹੀਂ ਹੈ। ਕਿਰਪਾ ਕਰਕੇ ਆਪਣੀ ਵਿਸ਼ੇਸ਼ ਸਥਿਤੀ ਬਾਰੇ ਕਾਨੂੰਨੀ ਸਲਾਹ ਲਓ।